

ਪੰਜਾਬ ਰਾਜ ਵਿਜਲੀ ਸੇਰਡ

ਦਫਤਰ ਕੋਰ
(ਵਿੱਤ ਭਾਗ)

ਵਿੱਤ ਸ਼ਾਖਾ ਪੱਤਰ
ਨੰ: 1 / 1997

ਦੇਣ

1. ਸਾਰੇ ਇੰਜੀਨੀਅਰ-ਇਨ-ਚੀਫ/ਜਨਰਲ ਮੈਨੇਜਰ { ਹਾਈਡਲ ਸਮੇਤ }
2. ਸਾਰੇ ਮੁੱਖ ਇੰਜੀਨੀਅਰ
3. ਮੁੱਖ ਟੈਕਨੀਕਲ/ਵਿੱਤ ਪੰ:ਰਾ:ਸਿ:ਸੇ: ਪਟਿਆਲਾ।
4. ਮੁੱਖ ਪ੍ਰੋਜੈਕਟ/ਵਿੱਤ ਪੰ:ਰਾ:ਸਿ:ਸੇ: ਪਟਿਆਲਾ।
5. ਸਾਰੇ ਮੁੱਖ ਲੇਖਾ ਅਫਸਰ, ਪੰ:ਰਾ:ਸਿ:ਸੇ: ਪਟਿਆਲਾ।
6. ਡਿਪਟੀ ਮੁੱਖ ਲੇਖਾ ਅਫਸਰ (ਵੀ ਡੀ ਐਸ) ਪੰ:ਰਾ:ਸਿ:ਸੇ: ਪਟਿਆਲਾ।
7. ਮੁੱਖ ਟੈਕਸਟ ਟੈਕਨੀਕਲ, ਪੰ:ਰਾ:ਸਿ:ਸੇ: ਪਟਿਆਲਾ।
8. ਲੇਖਾ ਅਤੇ ਵਿੱਤ ਮੈਨੇਜਰ/ਜੁ:ਨਾ:ਦੇ:ਥ:ਪ: ਠੰਡਾ/ਜੀਜੀਐਸਟੀਪੀ, ਰੋਪੜ।
9. ਡਾਇਰੈਕਟਰ/ਟੈਕਨੀਕਲ ਟੀ.ਟੀ. ਆਈ. ਪਟਿਆਲਾ।
10. ਡਾਇਰੈਕਟਰ/ਲੋਕ ਸੇਵਾ, ਪੰ:ਰਾ:ਸਿ:ਸੇ: ਪਟਿਆਲਾ।
11. ਡਾਇਰੈਕਟਰ/ਆਈ. ਆਰ., ਪੰ:ਰਾ:ਸਿ:ਸੇ: ਪਟਿਆਲਾ।
12. ਸਾਰੇ ਨਿਗਰਾਨ ਇੰਜੀਨੀਅਰ
13. ਸਾਰੇ ਕਾਰਜਕਾਰੀ ਇੰਜੀਨੀਅਰ { ਹਾਈਡਲ ਸਮੇਤ }
14. ਸਾਰੇ ਉੱਚ ਮੁੱਖ ਲੇਖਾ ਅਫਸਰ ਸਮੇਤ ਰੋਪੜ ਬਰਮਲ ਪਲਾਂਟ।
15. ਸਾਰੇ ਲੇਖਾ ਅਫਸਰ/ਡੀ.ਐਚ. ਪੀ-ਆਰਿਟੂ, ਬਰਮਲ ਅਤੇ ਈ. ਐਮ. ਐਮ. ਪੀ.।
16. ਸਾਰੇ ਉੱਚ ਮੁੱਖ ਆਡੀਟਰ, ਪੰ:ਰਾ:ਸਿ:ਸੇ:।
17. ਲੇਖਾ ਅਫਸਰ/ਪੈਨਸ਼ਨ, ਪੰ:ਰਾ:ਸਿ:ਸੇ: ਪਟਿਆਲਾ।

* ਅਤੇ ਰਿਟਰਨਸ,

ਸੀਸੇ ਨੰ: 3859/4489 / ਫਿਨ-676/ਲੁਧ

ਮਿਤੀ: 17.1.97

ਵਿਸ਼ਾ: ਸੇਰਡ ਦੇ ਪੈਨਸ਼ਨਰਾਂ ਦਾ ਡਿਕਲੇਸ਼ਨ ਮੈਡੀਕਲ ਡੱਟਾ ਵਧਾਉਣ ਬਾਰੇ।

ਇਸ ਦਫਤਰ ਦੇ ਪੱਤਰ ਨੰ: 200666/1316/ਫਿਨ/676 ਮਿਤੀ 29.8.90 ਦੀ ਲਗਾਤਾਰਤਾ ਵਿੱਚ ਪੰਜਾਬ ਰਾਜ ਵਿਜਲੀ ਸੇਰਡ ਨੇ ਪੰਜਾਬ ਸਰਕਾਰ ਵਿੱਚ ਅਤੇ ਫੈਮਲੀ ਵੈਲਫੇਅਰ ਵਿਭਾਗ (ਫਿਨ-5 ਸ਼ਾਖਾ) ਦੇ ਸ਼ਾਖਾ ਪੱਤਰ ਨੰ: 12/105/96-5 ਐਚ. ਪੀ. 5/29901 ਮਿਤੀ 4.11.96 (ਕਾਪੀ ਨੱਥੀ) ਨੂੰ ਇੰਨ-ਇੰਨ ਅਪਣਾ ਲਿਆ ਹੈ। ਸਾਰੀ ਸ਼ਰਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ।

ਨੱਥੀ/ਫਿਲ (As on reverse)

ਉੱਚ ਕੋਰ/ਵਿੱਤ

ਪਿਠ ਅੰਕ ਨੰ: 4490/4790 / ਫਿਨ-676/ਲੁਧ

ਮਿਤੀ: 17.1.97

ਉਪਰੋਕਤ ਦਾ ਉਤਾਰਾ ਜਹਿਲਗ ਸਮੇਤ ਹੇਠ ਲਿਖੇ ਦਫਤਰਾਂ ਨੂੰ ਇਸ ਦਫਤਰ ਦੇ ਪਿਠ ਅੰਕ ਨੰ: 201317/698/ਫਿਨ-676/ਲੁਧ ਮਿਤੀ 29.8.90 ਦੀ ਲਗਾਤਾਰਤਾ ਵਿੱਚ ਸੂਚਨਾ ਅਤੇ ਲੋੜੀਂਦੀ ਕਾਰਵਾਈ ਲਈ ਭੇਜਿਆ ਜਾਂਦਾ ਹੈ:-

1. ਮੁੱਖ/ਪ੍ਰਾਵਰ ਈ. ਐ. ਐ. ਪੀ., ਚੰਡੀਗੜ੍ਹ।
2. ਮੁੱਖ ਇੰਜੀਨੀਅਰ/ਈ. ਐ. ਐ. ਪੀ., ਚੰਡੀਗੜ੍ਹ।
3. ਕੋਰ/ਐਚ. ਪੀ. ਐਸ. ਈ. ਐ. ਪੀ. ਫਿਲ-1
4. ਨਿਗਰਾਨ ਇੰਜੀਨੀਅਰ/ਇਲੈਕਟ੍ਰੀਕਲ ਸਕੂਲ, ਟੂ. ਟੀ., ਚੰਡੀਗੜ੍ਹ।

27.1.97

7. ਸ਼ੱਤਰ(ਐਡਮਨ-1) ਨੈਟਰਲ ਡਿਲੈਕਟਰੀ ਸਟੀ ਅਥਾਰਟੀ, ਭਾਰਤ ਸਰਕਾਰ ਵੈਵ ਕਵਨ, ਆਰ.ਓ. ਪੁਰਮ, ਨਵੀਂ ਦਿੱਲੀ।
8. ਡੀ. ਸ਼ੱਤਰ, ਚੰਡੀਗੜ੍ਹ, ਪੀ. ਐਮ. ਡੀ., ਚੰਡੀਗੜ੍ਹ।
9. ਵਿੱਤ ਸ਼ੱਤਰ, ਚੰਡੀਗੜ੍ਹ, ਪੀ. ਐਮ. ਡੀ., ਚੰਡੀਗੜ੍ਹ।
10. ਐਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਨੈਸ਼ਨਲ ਹਾਈਡਰੋ ਇਲੈਕਟ੍ਰੀਕਲ ਪਾਵਰ ਕਾਰਪੋਰੇਸ਼ਨ ਲਿਮ:57 ਮਨਜ਼ੂਰਾ ਨਹਿਰੂ ਪੈਲੇਸ, ਦਿੱਲੀ।
11. ਜਨਰਲ ਮੈਨੇਜਰ, ਦਿੱਲੀ ਇਲੈਕਟ੍ਰੀਸਿਟੀ ਸਪਲਾਈ ਅੰਡਰਟੇਕਿੰਗ, ਨਵੀਂ ਦਿੱਲੀ।
12. ਜਨਰਲ ਮੈਨੇਜਰ/ਫਿਫਾਸ ਪ੍ਰੋਜੈਕਟ, ਪੀ. ਐਮ. ਡੀ. ਆਫਿਸ ਟੀਪਲਕਸ, ਚੰਡੀਗੜ੍ਹ।
13. ਮੁੱਖ ਇੰਜੀਨੀਅਰ/ਪੀ. ਐਮ. ਡੀ., ਚੰਡੀਗੜ੍ਹ।
14. ਇੰਜੀਨੀਅਰ-ਇਨ-ਚੀਫ਼/ਜਨਰੇਸ਼ਨ, ਪੀ. ਐਮ. ਡੀ., ਨੰਗਲ ਟਾਊਨ ਸ਼ਿਪ।
15. ਮੁੱਖ/ਪਾਵਰ, ਪੀ. ਐਮ. ਡੀ., ਚੰਡੀਗੜ੍ਹ।
16. ਮੁੱਖ ਇੰਜੀਨੀਅਰ/ਇਲੈਕਟ੍ਰੀਕਲ, ਫਿਫਾਸ ਪ੍ਰੋਜੈਕਟ, ਚੰਡੀਗੜ੍ਹ।
17. ਮੁੱਖ ਇੰਜੀਨੀਅਰ, ਫਿਫਾਸ ਸਲੇਜ਼ ਇੰਕ ਸੈਂਟਰ ਨਗਰ।
18. ਮੁੱਖ ਇੰਜੀਨੀਅਰ/ਇਲੈਕਟ੍ਰੀਕਲ, ਚੰਡੀਗੜ੍ਹ ਅਡਮਨ, ਚੰਡੀਗੜ੍ਹ।
19. ਵਿੱਤ ਸਲਾਹਕਾਰ ਅਤੇ ਮੁੱਖ ਲੇਖਾ ਅਫਸਰ, ਪੀ. ਐਮ. ਡੀ., ਤਲਵਾੜਾ।
20. ਵਿੱਤ ਸਲਾਹਕਾਰ ਅਤੇ ਮੁੱਖ ਲੇਖਾ ਅਫਸਰ, ਪੀ. ਐਮ. ਡੀ., ਚੰਡੀਗੜ੍ਹ।
21. ਲੇਖਾ ਅਫਸਰ/ਯੂ. ਟੀ. (ਇਲੈਕਟ੍ਰੀਸਿਟੀ) ਸੈਕਟਰ-19 ਪੀ, ਠੇਕੇ ਕੋਠੀ ਨੰਬਰ 1216, ਚੰਡੀਗੜ੍ਹ।
22. ਸਾਰੇ ਉਪ ਸ਼ੱਤਰ/ਐਥੀਨ ਸ਼ੱਤਰ, ਪੰ:ਰਾ:ਸਿ:ਸੇ, ਪਟਿਆਲਾ।
23. ਡਾਇਰੈਕਟਰ/ਤਾਲ ਮੇਨ, ਡੀ-1019, ਨਿੱਤ ਫਰੈਂਡਜ਼ ਕਲੋਨੀ, ਨਵੀਂ ਦਿੱਲੀ।
24. ਸਾਰੇ ਸਰਾਜ ਅਫਸਰ, ਪੰ:ਰਾ:ਸਿ:ਸੇ, ਪਟਿਆਲਾ।
25. ਕਾਊਂਟੀ ਸਲਾਹਕਾਰ, ਪੰ:ਰਾ:ਸਿ:ਸੇ, ਪਟਿਆਲਾ।
26. ਸਹਾਇਕ ਡਾਇਰੈਕਟਰ/ਫਾਜ਼ਾ ਪੰ:ਰਾ:ਸਿ:ਸੇ, ਪਟਿਆਲਾ।
27. ਉਪ ਸ਼ੱਤਰ/ਟ ਚੇਅਰਮੈਨ ਅਤੇ ਸੀਨੀਅਰ ਨਿੱਜੀ ਸ਼ੱਤਰ ਟ ਸੈਰਜ਼/ਸ਼ੱਤਰ, ਪੰ:ਰਾ:ਸਿ:ਸੇ।
28. ਡਾ. ਆਰ. ਐਨ. ਪਾਲ ਪ੍ਰਧਾਨ, ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ, ਐਨ. ਐ. - 83 ਸੁਰੇਸ਼ ਪੁਰੀਆ ਮਾਈ ਗੋਰਾ ਗੇਟ ਦੇ ਅੰਦਰ ਜਲੰਧਰ ਸ਼ਹਿਰ।
29. ਇੰਜੀ: ਵੀ. ਐਨ. ਜਰਮਾ ਪ੍ਰਧਾਨ ਪੀ. ਐਮ. ਡੀ. ਪੀ./ਅੰਦਰ ਇੰਪਲਾਈਜ਼(ਪੰਜਾਬ) ਪੈਨਸ਼ਨਰਜ਼ ਐਸੋਸੀਏਸ਼ਨ, 424/2 ਐਰ ਸੇਵੀਆ, ਪਟਿਆਲਾ।

ਜਹਿਲਾ/ਉਪਰੋਕਤ ਅਨੁਸਾਰ

ਗੁਰਮਿੰਦਰ ਸਿੰਘ
ਉਪਰੋਕਤ/ਵਿੱਤ/1/91

Copy of the letter No. 1/46/94-1FP-III/9649 dated 4th December, 1996 from Government of Punjab, Department of Finance (Finance Personnel-III Branch) to All Heads of Department etc. etc.

Subject:- Grant of Third Instalment of Interim Relief to the Punjab Government Pensioners/Family Pensioners.

Sir/Madam,

I am directed to invite your attention to Punjab Government Letter No. 1/46/94-1FP-III/5060, dated 4th July, 1995 and Letter No. 1/46/94-1FP-III/692, dated the 19th January, 1996 and to say that taking into consideration the interim recommendations of Fourth Punjab Pay Commission, the Government of Punjab is pleased to grant the third instalment of interim relief @ 10% of basic pension/family pension including extra-ordinary family pension, special family pension with effect from 1.9.1996. The relief shall be subject to the following terms and conditions:-

- i) It may be treated as sui-generis viz it may neither be termed as pension nor dearness relief nor may it entitle the pensionary benefit including calculations and entitlement to further relief.
- ii) If a pensioner/family pensioner is re-employed in the Central or State Government or a Corpd Company/Body/Board/Bank under them in India or abroad or has permanently been absorbed in corporation/company/body/bank, he/she shall be eligible to draw interim relief on pension during the period of such re-employment. He/she shall draw interim relief on pay as de in rule 2.44(a) of Punjab Civil Services V Part-I (as incorporated vide Notification N 1PCD/5965 dated 30th July, 1991). It shall apply to those employed on contract basis provided emoluments have been fixed under circular No. 6/287/91-PP-II/841 dated 23rd January, 1991.
- iii) It is made further clear that the increase in family pension @ 5% (Five percent) and 10% (Ten percent) on attaining the age 70 and 80 years respectively as already sanctioned by Punjab Government No. 1/15/89-1FP-III/8078, dated 31st August 1989, read with letter No. 1/7/93-1FP-III/1343, dated 14th Feb. 1995, shall not be taken into account in determining the entitlement of first, 2nd and 3rd instalment of Interim Relief.

Co

- iv) In case of persons in receipt of more than one pension, the Interim Relief will be calculated on the total of all pensions taken together.
- v) The other conditions with regard to the grant of Interim Relief to the Punjab Government Pensioners/ Family Pensioners as contained in Punjab Government letter No. 1/44/87-1FP-III/11362, dated 14th October, 1987, remain unchanged.

2. The expenditure involved shall be debited to the Head " 2071-Pension and Other Retirement Benefits."

3. The liability in respect of pre-1st November, 1966 Service of the Pensioners and their family Pensioners shall be divisible amongst the successor States of the erstwhile State of Punjab i.e. Punjab, Haryana, Himachal Pradesh and Union Territory, Chandigarh in terms of the 14th Schedule of Punjab Re-organisation Act, 1966.

*Compared
Revised*

-3-

Copy of the letter No. 1/31/93-1FF-III/9915 dated 13.12.1996 from Government of Punjab, Department of Finance (Finance Personnel-III Branch) to All Heads of Departments etc. etc.

Subject:- Treatment of Dearness Allowance as Dearness Pay for reckoning emoluments for the purpose of Retirement Gratuity/Death Gratuity and raising of maximum limit of Gratuity from Rs. 1.00 lac to Rs. 2.50 lacs, w.e.f. 1.4.1995.

Sir,

I am directed to invite a reference to the subject noted above and to state that the issue of treatment of Dearness Allowance as linked to average All India Consumer Price Index Level 1201.66 as Dearness Pay for reckoning emoluments for the purpose of computing retirement gratuity and death gratuity and raising the ceiling on gratuity to Rs. 2.50 lacs has been under the consideration of the Government. Now, after considering the recommendations of the Fourth Punjab Pay Commission contained in its Interim report, the Governor of Punjab is pleased to decide that Dearness Allowance as admissible to the employees as on 1.7.1993 (linked to AICPI Level 1201.66), as indicated below, shall, be treated as D.P. for reckoning emoluments for the purpose of Retirement Gratuity and Death Gratuity under the Punjab Civil Services Rules Vol. II in the case of Punjab Government employees who retire or whose death occurs on or after 1.4.1995:-

S.No.	Pay Range	D.A. to be added to pay for calculating gratuity.
1.	Basic pay upto Rs. 3500 P.M.	97% of Pay.
2.	Basic Pay above Rs. 3500 PM and upto Rs. 6000/- P.M.	73% of pay subject to a minimum of Rs. 3395.
3.	Basic Pay above Rs. 6000 P.M.	63% of Pay subject to a minimum of Rs. 4380.

2. The Governor is also pleased to decide that the ceiling on the maximum amount of Retirement Gratuity/Death Gratuity which was fixed at Rs. 1.00 lac vide Punjab Government

Contd. P/4.

Finance Department letter No.1/15/39-1FP-III/3078 dated 31.8.1969 may be raised to Rs. 2.50 lacs w.e.f. 1st April,1995.

3. In the case of employees who have already retired/died on or after 1st April,1995, the retirement gratuity/death gratuity may be recomputed suo-moto on the basis of these orders by the Heads of offices concerned and arrears, if any, paid, if pension/family pension and retirement gratuity/death gratuity has already been authorised by the A.G. Punjab.

4. If however, the A.G.(A&E),Punjab has not as yet authorised the payment of retirement gratuity/death gratuity it shall be the responsibility of the Head of the Office concerned from where the employee retired or where the employee was working at the time of his death, to furnish details of dearness allowance to be treated as dearness pay for retirement gratuity/death gratuity, to the Accountant General(A&E) within 15 days of the issue of this letter and on receipt of additional information the A.G.(A&E) shall authorise retirement gratuity/death gratuity in the light of these orders.

5. These orders shall apply to all the Punjab Govt. employees who are governed by the Punjab Civil Services Rules.

6. Other terms and conditions governing the grant of Retirement gratuity/death gratuity shall remain unchanged.

Compared
Kartar Singh
19/1/97

PUNJAB STATE ELECTRICITY BOARD

OFFICE OF THE SECRETARY

(FINANCE SECTION)

Finance Circular
No. 5/1997.

1. All Engineers-in-Chief/GM .
2. All Chief Engineers(Including Hydel).
3. All Chief Accounts Officers,P.S.E.B.,Patiala.
4. Chief Auditor,P.S.E.B.,Patiala.
5. Chief Controller/Finance,P.S.E.B.,Patiala.
6. Chief Cost Reduction Programme,P.S.E.B.,Patiala.
7. Additional Director/Gen. of Police/V&S,PSEB,PTA.
8. All S.Es/Directors(Incl. Hydel)
9. Accounts and Finance Manager/GNDTP,Bhatinda.
10. Director/T.T.I.,P.S.E.B.,Patiala.
11. Director/I.R.,P.S.E.B.,Patiala.
12. Director/Public Relations,P.S.E.B.,Patiala.
13. Dy.Financial Advisor,P.S.E.B.,Patiala.
14. All Dy.Chief Accounts Officers(Incl. RTP)Anandpur Sahib and Mukerian Hydel Project.
15. All Dy.Chief Auditors in the P.S.E.B.
16. All Executive Engineers,P.S.E.B.(Incl. Hydel).
17. All Senior Accounts Officers(Incl. Thermal & Hydel)
18. All Accounts Officer/Field,Pre-audit Thermal & BBM
19. Supdt./Bills-I, II & III,P.S.E.B.,Patiala.

Memo No. 54387/55037/FP-27/LC-573/No1.3/L

Dated 30.5./1997.

W
25.6.97 Subject:-

Introduction of Incentive among Board Employees for promoting the small family norms.

S/PAC
As per Punjab Government(Department of Health & Family Welfare), instructions bearing No. 10(27)7-HB-IV-83/27007 dated 25.10.83, adopted by the Board vide circular memo No. 30551/31036/RE^u/ADP-83 dated 15.2.84, an employee who adopt the terminal method of Family Planning after two or three surviving children is interalia entitled to:

- a) A Special increment in the form of personal pay not to be absorbed in future increases in pay either in the same post or on promotion to higher posts. The rate of personal pay would be equal to the amount of the next increment due at the time of grant of the concession and will remain fixed during the entire service. In the case of persons drawing pay at the maximum, the rate of personal pay would be equal to the amount of the increment last drawn.


- b) Charging of rate of interest half percent less on house building advance than the normal rate of interest.

2. A question was raised by some quarter as to whether the jump of Rs. 200/- available at the stage of 1200 in the old pay scale of A.E. i.e. 1000-40-1200/1400-60-1700-75-1850 was to be treated as next increment due at the time of grant of this concession or whether such a benefit should be allowed equal to the amount of increment as provided in the master scale of Rs. 300-5-350-10-450-15-600-20-700-25-850-30-1000-40-1200-50-1400-60-1700-75-2000-100-2500-125-2750 applicable w.e.f. 1.1.78. Similarly w.e.f. 1.1.86 some additional compensatory increments to compensate loss in increment as fixed in revised scale vis-a-vis old scales as available to the employees (Increment + D.A./A.D.A. thereon on 1.1.86) were provided vide office order No. 164/Fin/PRC-1988 dated 31.5.89 & office order No. 299/Fin/PRC-1988 dated 19.10.93 at the stages of Rs. 1100, 1500, 1680, 1880, 2100, 2300, 2520 & 3600 & 4000 keeping the master scale intact viz 750-20-850-25-1200-30-1560-40-2000-50-2400-60-2700-75-3000-100-4000-125-5000-150-5900-200-6700.

3.- After the consideration, a view was taken that an A.E./A.E.E. drawing pay of Rs. 1200 is entitled to special increment at the rate of normal increment viz Rs. 50/- P.M. and not @ Rs. 200/- P.M. because the jump is not a normal rate of increment. Again, in a particular case of an officer, it was re-iterated that jumps of Rs. 200/- provided in the scale of AE/AEE can not be treated as one increment for grant of incentive for promoting small family norms.

4. There could be some cases where our employees may have temptation either to undergo their own or their spouse's tubectomy or vasectomy operation at such a time when their pay reaches at the stage of a jump or at the stage of additional compensatory increments with the intention of getting the benefits of special increment


4.- In order, therefore, to eliminate the chances of any misinterpretation, it is clarified that in a case where an employee becomes entitled to the grant of such an incentive for promoting small family norms and the stage of jump provided in the pay scale or additional compensatory increments happens to fall, the benefit, of special increment on this account would be restricted to an amount equal to the rate of normal increment provided at that stage in the master scale.


Dy. Secretary/Finance.

Endst.No. 55038/55338 /FF-27/LC-573/Vol.III/L Dated:- 30.5.97

Copy of the above is forwarded to the following for information and further necessary action:-

1. Principal Secretary to Govt. of Punjab, Finance Deptt. (Member PSEB) Punjab Civil Secretariat, Chandigarh.
2. Principal Secretary to Govt. of Punjab, Deptt. of Irrigation & Power (Energy Branch), Chandigarh.
3. Additional Secretary, BBMB, Chandigarh.
4. Secretary, NREB, F-Wing, Nirman Bhawan, New Delhi.
5. Secretary, ECB, 45-Kaka Nagar, New Delhi.
6. Secretary, HSEB, Panchkula.
7. Secretary, HPSEB, Shimla-4.
8. General Manager/FCB, Talwara Township.
9. C.E./Beas Project, Chandigarh.
10. Engineer-in-Chief/Generation, BBMB, Nangal Township.
11. C.E./Transmission, BBMB, Chandigarh.
12. C.E./Elect., Chandigarh Admn., Chandigarh.
13. OSD to Chairman, PSEB, Patiala.
14. FA & CAO, BBMB, Nangal.
15. FA & CAO, Beas Project, Talwara Township.
16. Finance Secretary, Chandigarh Admn., Chandigarh.
17. Finance Manager/DESU, New Delhi.
18. Chairman & Managing Director/National Hydro Electricity Power Corpn., 57-Manjusha, Nehru Place, New Delhi.
19. Director/Co-ordination, D-1019, New Friends Colony, N. Delh.
20. OSD/Security-cum-Director/Hospitality, PSEB, Patiala.
21. S.E. (T) to Member (Op.), Member/T.
22. Legal Advisor, PSEB, Patiala.
23. All Dy. Secretaries/Under Secretaries/Inquiry Officer.
24. Dy. Secretary to Chairman & Senior P.S. to Members/Secretary.
25. Under Secretary/PRC, PSEB, Patiala.
26. All Branch Officers & Heads of Sections.


Supdt./Finance